

COVID-19 ਟੀਕਾਕਰਨ ਦਾ ਰਿਕਾਰਡ ਹਾਸਲ ਕਰਨਾ



Punjabi

ਆਪਣੇ COVID-19 ਟੀਕੇ ਦਾ ਰਿਕਾਰਡ ਕਿਵੇਂ ਪ੍ਰਾਪਤ ਕਰਨਾ ਹੈ

ਇੱਕ ਵਾਰ ਵੈਕਸੀਨ ਲੱਗ ਜਾਵੇ, ਉਸਤੋਂ ਬਾਅਦ ਤੁਹਾਡੇ COVID-19 ਟੀਕੇ ਦਾ ਸਬੂਤ ਤੁਹਾਡੇ **immunisation history statement (ਟੀਕਾਕਰਨ ਇਤਿਹਾਸ ਸਟੇਟਮੈਂਟ)** 'ਤੇ ਦਰਜ ਕੀਤਾ ਜਾਵੇਗਾ।

ਇੱਕ ਵਾਰ ਜਦੋਂ ਤੁਸੀਂ ਸਾਰੀਆਂ ਲੋੜੀਂਦੀਆਂ ਖੁਰਾਕਾਂ ਪ੍ਰਾਪਤ ਕਰ ਲੈਂਦੇ ਹੋ, ਤਾਂ ਤੁਸੀਂ ਆਪਣਾ **COVID-19 digital certificate (ਕੋਵਿਡ-19 ਡਿਜੀਟਲ ਸਰਟੀਫਿਕੇਟ)** ਵੀ ਹਾਸਲ ਕਰ ਸਕੋਗੇ।

ਤੁਸੀਂ ਆਪਣੇ COVID-19 ਟੀਕੇ ਦਾ ਸਬੂਤ ਇਨ੍ਹਾਂ ਰਾਹੀਂ ਪ੍ਰਾਪਤ ਕਰ ਸਕਦੇ ਹੋ:

- **Medicare online account (ਮੈਡੀਕੇਅਰ ਆਨਲਾਈਨ ਖਾਤਾ)**
- **Express Plus Medicare app (ਐਕਸਪ੍ਰੈਸ ਪਲੱਸ ਮੈਡੀਕੇਅਰ ਐਪ)**
- **My Health Record (ਮੇਰਾ ਸਿਹਤ ਰਿਕਾਰਡ)**
- **Individual Healthcare Identifiers Service (ਵਿਅਕਤੀਗਤ ਸਿਹਤ-ਸੰਭਾਲ ਪਛਾਣਕਰਤਾ ਸੇਵਾ)**
- **Australian Immunisation Register (ਆਸਟ੍ਰੇਲੀਅਨ ਟੀਕਾਕਰਨ ਰਜਿਸਟਰ)**



ਮੈਡੀਕੇਅਰ ਆਨਲਾਈਨ ਖਾਤਾ

1. ਆਪਣੇ **myGov** (my.gov.au) ਖਾਤੇ ਵਿੱਚ ਸਾਈਨ ਇਨ ਕਰੋ ਅਤੇ **Medicare** ਦੀ ਚੋਣ ਕਰੋ
2. **Immunisation history (ਟੀਕਾਕਰਨ ਇਤਿਹਾਸ)** 'ਚ ਜਾ ਕੇ, **View immunisation history (ਟੀਕਾਕਰਨ ਇਤਿਹਾਸ ਵੇਖੋ)** ਚੁਣੋ
3. ਆਪਣਾ ਨਾਂ ਚੁਣੋ
4. **View immunisation history statement (PDF)** (ਟੀਕਾਕਰਨ ਇਤਿਹਾਸ ਬਿਆਨ ਵੇਖੋ) ਜਾਂ **View COVID-19 digital certificate (PDF)** (ਕੋਵਿਡ-19 ਡਿਜੀਟਲ ਸਰਟੀਫਿਕੇਟ ਵੇਖੋ) 'ਤੇ ਕਲਿਕ ਕਰੋ।

Express Plus Medicare app (ਐਕਸਪ੍ਰੈਸ ਪਲੱਸ ਮੈਡੀਕੇਅਰ ਐਪ)

1. ਐਪ ਖੋਲ੍ਹੋ ਅਤੇ ਸਾਈਨ ਇਨ ਕਰੋ
2. **Services (ਸੇਵਾਵਾਂ)** ਭਾਗ 'ਚ ਜਾ ਕੇ **Immunisation history (ਟੀਕਾਕਰਨ ਦਾ ਇਤਿਹਾਸ)** ਚੁਣੋ
3. ਆਪਣਾ ਨਾਂ ਚੁਣੋ
4. **View immunisation history statement (PDF)** (ਟੀਕਾਕਰਨ ਇਤਿਹਾਸ ਬਿਆਨ ਵੇਖੋ) ਜਾਂ **View COVID-19 digital certificate (PDF)** (ਕੋਵਿਡ-19 ਡਿਜੀਟਲ ਸਰਟੀਫਿਕੇਟ ਵੇਖੋ) 'ਤੇ ਕਲਿਕ ਕਰੋ।

My Health Record (ਮੇਰਾ ਸਿਹਤ ਰਿਕਾਰਡ)

ਤੁਸੀਂ My Health Record ਤੋਂ ਵੀ ਆਪਣੇ COVID-19 ਟਿਕੀਆਂ ਦਾ ਸਬੂਤ ਪ੍ਰਾਪਤ ਕਰ ਸਕਦੇ ਹੋ।

ਜੇ ਤੁਹਾਡੇ ਕੋਲ ਪਹਿਲਾਂ ਹੀ My Health Record ਹੈ:

1. ਆਪਣੇ **myGov** (my.gov.au) ਖਾਤੇ ਵਿੱਚ ਸਾਈਨ ਇਨ ਕਰੋ ਅਤੇ **My Health Record** ਚੁਣੋ
2. ਆਪਣਾ My Health Record ਖੋਲ੍ਹੋ
3. ਆਪਣਾ ਟੀਕੇ ਲਗਾਉਣ ਦਾ ਸਬੂਤ ਆਪਣੇ **Record Home** ਪੰਨੇ ਤੋਂ ਪ੍ਰਾਪਤ ਕਰੋ ਜਾਂ ਆਪਣੇ **Immunisations view** ਪੰਨੇ 'ਤੇ ਜਾ ਕੇ ਹਾਸਲ ਕਰੋ (**Documents, Immunisations** ਚੁਣੋ)

ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ My Health Record ਨਹੀਂ ਹੈ, ਪਰ ਤੁਹਾਡੇ ਕੋਲ Medicare ਕਾਰਡ ਹੈ:

1. ਆਪਣੇ **myGov** (my.gov.au) ਖਾਤੇ ਵਿੱਚ ਸਾਈਨ ਇਨ ਕਰੋ ਅਤੇ **My Health Record** ਨਾਲ ਲਿੰਕ ਕਰੋ
2. ਆਪਣੀ ਪਛਾਣ ਦੀ ਪੁਸ਼ਟੀ ਕਰੋ ਅਤੇ My Health Record ਬਣਾਉ, ਧਿਆਨ ਰੱਖੋ ਕਿ ਆਪਣੇ My Health Record ਵਿੱਚ ਟੀਕਾਕਰਨ ਜਾਣਕਾਰੀ (Medicare ਜਾਣਕਾਰੀ) ਸ਼ਾਮਲ ਕਰਨ ਲਈ 'ਹਾਂ' ਦੀ ਚੋਣ ਕਰਨੀ ਹੈ
3. ਆਪਣਾ My Health Record ਖੋਲ੍ਹੋ
4. ਆਪਣਾ ਟੀਕੇ ਲਗਾਉਣ ਦਾ ਸਬੂਤ ਆਪਣੇ **Record Home** ਪੰਨੇ ਤੋਂ ਪ੍ਰਾਪਤ ਕਰੋ ਜਾਂ ਆਪਣੇ **Immunisations view** ਪੰਨੇ 'ਤੇ ਜਾ ਕੇ ਹਾਸਲ ਕਰੋ

COVID-19 ਟੀਕਾਕਰਨ ਦਾ ਰਿਕਾਰਡ ਹਾਸਲ ਕਰਨਾ

Individual Healthcare Identifiers service (ਵਿਅਕਤੀਗਤ ਸਿਹਤ-ਸੰਭਾਲ ਪਛਾਣਕਰਤਾ ਸੇਵਾ) (ਜੇ ਤੁਹਾਡੇ ਕੋਲ Medicare ਕਾਰਡ ਨਹੀਂ ਹੈ)

ਜੇ ਤੁਹਾਡੇ ਕੋਲ Medicare ਕਾਰਡ ਨਹੀਂ ਹੈ ਅਤੇ ਤੁਸੀਂ ਆਪਣੇ ਟੀਕਿਆਂ ਦਾ ਸਬੂਤ ਆਨਲਾਈਨ ਹਾਸਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ Individual Healthcare Identifier (IHI) (ਵਿਅਕਤੀਗਤ ਸਿਹਤ ਸੰਭਾਲ ਪਛਾਣਕਰਤਾ) ਦੀ ਲੋੜ ਪਵੇਗੀ। ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ IHI ਨਹੀਂ ਹੈ, ਤਾਂ ਤੁਸੀਂ ਇਸਦੇ ਲਈ ਆਨਲਾਈਨ ਅਰਜ਼ੀ ਪਾ ਸਕਦੇ ਹੋ।

ਵਧੇਰੀ ਜਾਣਕਾਰੀ ਲਈ ਵੇਖੋ:

www.servicesaustralia.gov.au/individuals/services/medicare/individual-healthcare-identifiers/how-get-ihl

ਇੱਕ ਵਾਰ ਜਦੋਂ ਤੁਹਾਨੂੰ IHI ਮਿਲ ਜਾਂਦਾ ਹੈ, ਤਾਂ ਤੁਸੀਂ myGov ਦੁਆਰਾ ਆਪਣੇ ਟੀਕਿਆਂ ਦਾ ਸਬੂਤ ਹਾਸਲ ਕਰ ਸਕਦੇ ਹੋ।

1. ਆਪਣੇ **myGov** (my.gov.au) ਖਾਤੇ ਵਿੱਚ ਸਾਈਨ ਇਨ ਕਰੋ ਅਤੇ **Individual Healthcare Identifiers service** ਦੀ ਚੋਣ ਕਰੋ
2. **Services** (ਸੇਵਾਵਾਂ) ਭਾਗ 'ਚ ਜਾ ਕੇ **Immunisation History** (ਟੀਕਾਕਰਨ ਇਤਿਹਾਸ) ਦੀ ਚੋਣ ਕਰੋ
3. **View immunisation history statement (PDF)** ਜਾਂ **View COVID-19 digital certificate (PDF)** 'ਤੇ ਕਲਿਕ ਕਰੋ

Australian Immunisation Register (ਆਸਟ੍ਰੇਲੀਅਨ ਟੀਕਾਕਰਨ ਰਜਿਸਟਰ)

ਜੇ ਤੁਸੀਂ ਆਪਣੇ ਕੋਵਿਡ-19 ਟੀਕਿਆਂ ਦਾ ਸਬੂਤ ਆਨਲਾਈਨ ਹਾਸਲ ਨਹੀਂ ਕਰ ਸਕਦੇ, ਤਾਂ

ਆਸਟ੍ਰੇਲੀਅਨ ਟੀਕਾਕਰਨ ਰਜਿਸਟਰ ਨੂੰ 1800 653 809 'ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਫੋਨ ਕਰੋ।

ਉਨ੍ਹਾਂ ਨੂੰ ਕਹੋ ਕਿ ਤੁਹਾਨੂੰ ਤੁਹਾਡੀ **immunisation history statement (ਟੀਕਾਕਰਨ ਇਤਿਹਾਸ ਬਿਆਨ)** ਭੇਜ ਦੇਣ।

ਇਸ ਨੂੰ ਡਾਕ ਰਾਹੀਂ ਤੁਹਾਡੇ ਕੋਲ ਪਹੁੰਚਣ ਵਿੱਚ 14 ਦਿਨ ਲੱਗ ਸਕਦੇ ਹਨ।


ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਕਿਰਪਾ ਕਰਕੇ **ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS)** ਨੂੰ **131 450** 'ਤੇ ਫੋਨ ਕਰੋ।

ਉਪਯੋਗੀ ਲਿੰਕ

ਆਪਣੇ ਟੀਕਾਕਰਨ ਇਤਿਹਾਸ ਸਟੇਟਮੈਂਟ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਈ ਹੇਠਾਂ **QR ਕੋਡ ਨੂੰ ਸਕੈਨ ਕਰੋ**



ਨਿਊ ਸਾਊਥ ਵੇਲਜ਼ ਦੇ COVID-19 ਟੀਕਾਕਰਨ ਪ੍ਰੋਗਰਾਮ ਬਾਰੇ ਹੋਰ ਜਾਣਨ ਲਈ ਹੇਠਾਂ **QR ਕੋਡ ਨੂੰ ਸਕੈਨ ਕਰੋ**



ਆਪਣੇ COVID-19 ਟੀਕਿਆਂ ਦਾ ਸਬੂਤ ਆਨਲਾਈਨ ਪ੍ਰਾਪਤ ਕਰਨ ਦਾ ਸਭ ਤੋਂ ਸੌਖਾ ਤਰੀਕਾ ਲੱਭਣ ਲਈ ਹੇਠਾਂ **QR ਕੋਡ ਸਕੈਨ ਕਰੋ**।

